

## ਮੈਂ ਜਲਦੀ ਸ਼ੁਰੂ ਹੋਣ ਵਾਲੇ ਅਰਲੀ ਸਟਾਰਟ ਕਿੰਡਰਗਾਰਟਨ (ਬਾਲਵਾੜੀ) ਬਾਰੇ ਹੋਰ ਕਿੱਥੋਂ ਪਤਾ ਕਰ ਸਕਦਾ ਹਾਂ?

ਜਲਦੀ ਸ਼ੁਰੂ ਹੋਣ ਵਾਲੇ ਅਰਲੀ ਸਟਾਰਟ ਕਿੰਡਰਗਾਰਟਨ (ਬਾਲਵਾੜੀ) ਬਾਰੇ ਵਧੇਰੇ ਜਾਣਕਾਰੀ ਲਈ [education.vic.gov.au](http://education.vic.gov.au) 'ਤੇ ਜਾਓ ਅਤੇ Early Start Kindergarten ਦੀ ਭਾਲ ਕਰੋ, ਜਾਂ ਆਪਣੇ ਖੇਤਰੀ Department of Education and Training ਦੇ ਦਫਤਰ ਨਾਲ ਸੰਪਰਕ ਕਰੋ

### ਖੇਤਰੀ ਦਫਤਰ ਦੇ ਸੰਪਰਕ

ਖੇਤਰੀ ਦਫਤਰ	ਸਥਾਨ
North-eastern Victoria 1300 333 231	Benalla Wodonga Wangaratta Seymour Shepparton Glen Waverley
North-western Victoria 1300 338 691	Bendigo Mildura Swan Hill Coburg Greensborough
South-eastern Victoria 1300 338 738	Moe Leongatha Warragul Sale Cheltenham Frankston Dandenong
South-western Victoria 1300 333 232	Ararat Ballarat Geelong Horsham Warrnambool Footscray Keilor

Department of Education and Training ਦੁਆਰਾ ਪ੍ਰਕਾਸ਼ਤ  
ਮੈਲਬੌਰਨ ਅਪ੍ਰੈਲ 2021 (ਸੰਸ਼ੋਧਿਤ)  
© ਵਿਕਟੋਰੀਆ ਰਾਜ

## ਜਲਦੀ ਸ਼ੁਰੂ ਹੋਣ ਵਾਲਾ ਕਿੰਡਰਗਾਰਟਨ



## ਕਿੰਡਰਗਾਰਟਨ ਮਹੱਤਵਪੂਰਨ ਕਿਉਂ ਹੈ?

ਕਿੰਡਰਗਾਰਟਨ ਵਿਚ, ਬੱਚੇ ਖਾਸ ਹੁਨਰ ਸਿੱਖਦੇ ਹਨ, ਜਿਸ ਵਿੱਚ ਸਿਰਜਣਾਤਮਕ ਸੋਚ, ਸਮਾਜਿਕ ਅਤੇ ਭਾਵਨਾਤਮਕ ਕੁਸ਼ਲਤਾਵਾਂ, ਅਤੇ ਸ਼ੁਰੂਆਤੀ ਸਾਖਰਤਾ ਅਤੇ ਭਾਸ਼ਾ ਦੇ ਹੁਨਰ ਸ਼ਾਮਲ ਹਨ। ਖੋਜ ਦਰਸਾਉਂਦੀ ਹੈ ਕਿ ਦੋ ਸਾਲ ਦਾ ਕਿੰਡਰਗਾਰਟਨ ਇੱਕ ਸਾਲ ਦੇ ਕਿੰਡਰਗਾਰਟਨ ਨਾਲੋਂ ਵਧੀਆ ਹੈ, ਅਤੇ ਬੱਚਿਆਂ ਨੂੰ ਸਕੂਲ ਅਤੇ ਜੀਵਨ ਵਿਚ ਸਫਲਤਾ ਲਈ ਤਿਆਰ ਕਰਦਾ ਹੈ।

## ਜਲਦੀ ਸ਼ੁਰੂ ਹੋਣ ਵਾਲਾ ਅਰਲੀ ਸਟਾਰਟ ਕਿੰਡਰਗਾਰਟਨ (ਬਾਲਵਾੜੀ) ਕੀ ਹੁੰਦਾ ਹੈ?

ਅਰਲੀ ਸਟਾਰਟ ਕਿੰਡਰਗਾਰਟਨ ਤਿੰਨ ਸਾਲ ਦੇ ਯੋਗ ਬੱਚਿਆਂ ਨੂੰ ਪ੍ਰਤੀ ਹਫਤਾ 15 ਘੰਟੇ ਤੱਕ ਮੁਫਤ ਜਾਂ ਘੱਟ ਖਰਚ ਵਾਲਾ ਕਿੰਡਰਗਾਰਟਨ ਮੁਹੱਈਆ ਕਰਵਾਉਂਦਾ ਹੈ ਜਿੱਥੇ ਪ੍ਰੋਗਰਾਮਾਂ ਦੀ ਪੇਸ਼ਕਸ਼ ਕਿਸੇ ਯੋਗ ਅਧਿਆਪਕ ਦੁਆਰਾ ਕੀਤੀ ਜਾਂਦੀ ਹੈ।

ਵਿਕਟੋਰੀਅਨ ਸਰਕਾਰ ਤਿੰਨ ਸਾਲਾਂ ਦੀ ਉਮਰ ਵਾਲੇ ਬੱਚਿਆਂ ਦੇ ਫੰਡ ਪ੍ਰਾਪਤ ਕਿੰਡਰਗਾਰਟਨਾਂ ਦੀ ਸ਼ੁਰੂਆਤ ਕਰ ਰਹੀ ਹੈ - ਹਫਤੇ ਵਿੱਚ ਪੰਜ ਘੰਟੇ ਤੋਂ। ਲਾਗੂ ਕਰਨ ਦੇ ਦੌਰਾਨ, ਅਰਲੀ ਸਟਾਰਟ ਕਿੰਡਰਗਾਰਟਨ ਹਫਤੇ ਵਿੱਚ 15 ਘੰਟੇ ਫੰਡ ਪ੍ਰਾਪਤ ਕਿੰਡਰਗਾਰਟਨ ਪ੍ਰਦਾਨ ਕਰਨਾ ਜਾਰੀ ਰੱਖੇਗਾ।

ਅਰਲੀ ਸਟਾਰਟ ਕਿੰਡਰਗਾਰਟਨ ਫੰਡ ਲਈ ਅਰਜ਼ੀਆਂ ਤੁਹਾਡੇ ਵੱਲੋਂ ਸੇਵਾ ਦੁਆਰਾ ਦਿੱਤੀਆਂ ਜਾਂਦੀਆਂ ਹਨ ਅਤੇ ਗਰਾਂਟ ਦਾ ਭੁਗਤਾਨ ਸਿੱਖਾ ਸੇਵਾ ਨੂੰ ਕੀਤਾ ਜਾਂਦਾ ਹੈ।

## ਕੀ ਮੇਰਾ ਬੱਚਾ ਯੋਗ ਹੈ?

ਯੋਗ ਹੋਣ ਲਈ, ਤੁਹਾਡੇ ਬੱਚੇ ਨੂੰ ਉਸ ਸਾਲ 30 ਅਪ੍ਰੈਲ ਤੱਕ ਤਿੰਨ ਸਾਲ ਦਾ ਹੋਣਾ ਚਾਹੀਦਾ ਹੈ, ਜਦੋਂ ਉਹ ਕਿੰਡਰਗਾਰਟਨ ਸ਼ੁਰੂ ਕਰੇਗਾ ਅਤੇ ਹੇਠ ਲਿਖੇ ਮਾਪਦੰਡਾਂ ਵਿੱਚੋਂ ਇਕ ਨੂੰ ਪੂਰਾ ਕਰਦਾ ਹੈ:

- ਸ਼ਰਨਾਰਥੀ ਜਾਂ ਸ਼ਰਣ ਮੰਗਣ ਵਾਲੇ ਪਿਛੇਕੜ ਤੋਂ ਹੈ
- ਆਦਿਵਾਸੀ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਵਜੋਂ ਪਛਾਣਿਆ ਜਾਂਦਾ ਹੈ
- ਤੁਹਾਡੇ ਪਰਿਵਾਰ ਦਾ ਬਾਲ ਸੁਰੱਖਿਆ ਨਾਲ ਸੰਪਰਕ ਰਿਹਾ ਹੈ।



## ਮੈਂ ਆਪਣੇ ਬੱਚੇ ਨੂੰ ਕਿਵੇਂ ਭਰਤੀ ਕਰਵਾਂ?

ਤੁਸੀਂ ਆਪਣੇ ਨੇੜੇ ਦੀ ਕਿੰਡਰਗਾਰਟਨ ਸੇਵਾ ਜਾਂ ਆਪਣੀ ਸਥਾਨਕ ਕੌਂਸਲ ਨਾਲ ਸੰਪਰਕ ਕਰਕੇ ਜਾ ਅਰਲੀ ਸਟਾਰਟ ਕਿੰਡਰਗਾਰਟਨ ਤੱਕ ਪਹੁੰਚ ਕਰਨ ਲਈ ਕਹਿ ਕੇ ਆਪਣੇ ਬੱਚੇ ਦਾ ਨਾਮ ਦਰਜ ਕਰਵਾ ਸਕਦੇ ਹੋ। ਵਿਕਲਪਿਕ ਤੌਰ ਤੇ ਕੋਈ ਵੀ ਪੇਸ਼ੇਵਰ ਜੋ ਤੁਹਾਡੀ ਸਹਾਇਤਾ ਕਰਦਾ ਹੈ, ਜਿਸ ਵਿੱਚ ਤੁਹਾਡਾ ਚਾਈਲਡ ਫਰਸਟ ਜਾਂ ਚਾਈਲਡ ਪ੍ਰੋਟੈਕਸ਼ਨ ਵਰਕਰ, ਮਾਂ ਅਤੇ ਬਾਲ ਸਿਹਤ ਨਰਸ, ਦੇ-ਸੱਭਿਆਚਾਰਕ ਵਰਕਰ ਜਾਂ ਸਹਾਇਤਾ ਵਾਲਾ ਪਲੇਅ ਗਰੁੱਪ ਫੈਸਿਲੀਟੇਟਰ ਸ਼ਾਮਲ ਹਨ, ਤੁਹਾਡੀ ਤਰਫੋਂ ਇਹ ਕਰ ਸਕਦਾ ਹੈ। ਤੁਹਾਡੀ ਸ਼ੁਰੂਆਤੀ ਬਚਪਨ ਲਾਗੂ ਕਰਨ ਦੀ ਸ਼ਾਖਾ, ਤੁਹਾਡੇ ਨਜ਼ਦੀਕੀ Department of Education and Training ਵਿੱਚ Koorie Engagement Support Officer (KESO) (ਕੂਰੀ ਐਂਗੇਜਮੈਂਟ ਸਪੋਰਟ ਅਫਸਰ (ਕੋਈਐਸਓ)) ਜਾਂ Early Childhood Learning Adviser (ਅਰੰਭਕ ਬਚਪਨ ਦਾ ਸਿਖਲਾਈ ਦੇਣ ਵਾਲਾ ਸਲਾਹਕਾਰ) ਤੁਹਾਨੂੰ ਬਿਨੈ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।

## ਕੀ ਮੇਰੇ ਬੱਚੇ ਨੂੰ ਚਾਰ ਸਾਲ ਵਾਲੇ ਕਿੰਡਰਗਾਰਟਨ ਵਿਚ ਜਾਣਾ ਚਾਹੀਦਾ ਹੈ?

ਹਾਂਜੀ, ਸਕੂਲ ਤੋਂ ਇਕ ਸਾਲ ਪਹਿਲਾਂ ਕਿੰਡਰਗਾਰਟਨ ਪ੍ਰੋਗਰਾਮ ਬੱਚਿਆਂ ਦੀਆਂ ਸ਼ਕਤੀਆਂ ਨੂੰ ਵਧਾਏਗਾ ਜੋ ਤੁਹਾਡਾ ਤਿੰਨ ਸਾਲ ਦਾ ਬੱਚਾ ਅਰਲੀ ਸਟਾਰਟ ਕਿੰਡਰਗਾਰਟਨ ਵਿਚ ਵਿਕਸਿਤ ਕਰੇਗਾ।

ਜੇ ਬੱਚੇ ਅਰਲੀ ਸਟਾਰਟ ਕਿੰਡਰਗਾਰਟਨ ਲਈ ਯੋਗ ਹਨ, ਜਾਂ ਇਸ ਤੱਕ ਪਹੁੰਚ ਪ੍ਰਾਪਤ ਕਰਦੇ ਹਨ ਉਹ ਵੀ ਕਿਸੇ ਫੰਡ ਪ੍ਰਾਪਤ ਕਿੰਡਰਗਾਰਟਨ ਪ੍ਰੋਗਰਾਮ ਵਿੱਚ ਪ੍ਰਤੀ ਹਫਤਾ 15 ਘੰਟਿਆਂ ਲਈ ਮੁਫਤ ਜਾਂ ਘੱਟ ਕੀਮਤ ਵਾਲੇ ਚਾਰ ਸਾਲਾ ਕਿੰਡਰਗਾਰਟਨ ਲਈ ਯੋਗ ਹਨ।

ਆਪਣੇ ਬੱਚੇ ਨੂੰ ਛੇਤੀ ਤੋਂ ਛੇਤੀ ਕਿੰਡਰਗਾਰਟਨ ਲਈ ਦਾਖਲਾ ਕਰਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਤੁਹਾਡੇ ਬੱਚੇ ਨੂੰ ਇੱਕ ਜਗ੍ਹਾ ਮਿਲੀ ਹੈ ਕਿਉਂਕਿ ਤੁਹਾਡੇ ਪਸੰਦੀਦਾ ਕਿੰਡਰਗਾਰਟਨ ਵਿੱਚ ਜਗ੍ਹਾ ਦੀ ਗਾਰੰਟੀ ਨਹੀਂ ਹੈ।

